

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ, ਰੇਲਵੇ ਕ੍ਰੈਸਿੰਗ ਸਬੰਧੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਓਪਰੇਸ਼ਨ ਲਾਈਫਸੇਵਰ ਦੇ ਨਾਲ ਜੁੜ ਰਹੀ ਹੈ

ਬ੍ਰੈਂਪਟਨ, ਓਨਟੈਰੀਓ (24 ਸਤੰਬਰ, 2021) – ਅੱਜ, ਸਿਟੀ ਆਫ ਬ੍ਰੈਂਪਟਨ ਨੇ ਓਪਰੇਸ਼ਨ ਲਾਈਫਸੇਵਰ ਕੈਨੇਡਾ (Operation Lifesaver Canada) ਅਤੇ ਹਬ ਸਰਫੇਸ ਸਿਸਟਮਸ (HUB Surface Systems) ਦੇ ਨਾਲ ਭਾਈਵਾਲੀ ਵਿੱਚ, *ਲੁਕ/ ਲਿਸਨ/ ਲਿਵ* ਕਮਿਊਨਿਟੀ ਸੇਫਟੀ ਪਾਰਟਨਰਸ਼ਿਪ ਪ੍ਰੋਗਰਾਮ (*Look. Listen. Live. Community Safety Partnership Program*) ਦੇ ਹਿੱਸੇ ਵਜੋਂ ਬ੍ਰੈਂਪਟਨ ਗੋ ਸਟੇਸ਼ਨ (Brampton GO Station) ਵਿਖੇ ਨਵੇਂ ਰੇਲਵੇ ਸੁਰੱਖਿਆ ਡੀਕੈਲਸ ਦਾ ਉਦਘਾਟਨ ਕੀਤਾ।

ਹਰ ਸਾਲ, ਦਰਜਨਾਂ ਦੀ ਸੰਖਿਆ ਵਿੱਚ ਕੈਨੇਡਾਵਾਸੀ ਰੇਲਵੇ ਕ੍ਰੈਸਿੰਗਸ ਵਿਖੇ ਟੱਕਰਾਂ ਵਿੱਚ ਮਾਰੇ ਜਾਂਦੇ ਹਨ ਜਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਹਨ। [ਓਪਰੇਸ਼ਨ ਲਾਈਫਸੇਵਰ \(Operation Lifesaver\)](#), ਉਹਨਾਂ ਥਾਵਾਂ ਦੀ ਪਛਾਣ ਕਰਨ ਲਈ ਮਿਊਨਿਸਿਪਲਟੀਜ਼ ਦੇ ਨਾਲ ਕੰਮ ਕਰਦਾ ਹੈ, ਜਿੱਥੇ ਰੇਲ-ਸੁਰੱਖਿਆ ਡੀਕੈਲਸ ਇੰਸਟਾਲ ਕੀਤੇ ਜਾ ਸਕਦੇ ਹਨ, ਤਾਂ ਜੋ ਲੋਕਾਂ ਨੂੰ ਰੇਲ-ਕ੍ਰੈਸਿੰਗਸ ਦੇ ਆਸਪਾਸ ਸਾਵਧਾਨ ਅਤੇ ਜਾਗਰੂਕ ਰਹਿਣ ਬਾਰੇ ਯਾਦ ਕਰਾਇਆ ਜਾ ਸਕੇ।

ਡੀਕੈਲਸ ਦਾ ਟੀਚਾ, ਪੈਦਲ ਚੱਲਣ ਵਾਲਿਆਂ, ਸਾਈਕਲ ਚਲਾਉਣ ਵਾਲਿਆਂ ਅਤੇ ਡ੍ਰਾਈਵਰਾਂ ਨੂੰ ਰੇਲਵੇ ਕ੍ਰੈਸਿੰਗਸ ਦੇ ਆਸਪਾਸ ਸਾਵਧਾਨ ਰਹਿਣ ਬਾਰੇ ਵੱਧ ਜਾਗਰੂਕ ਕਰਕੇ, ਦਰਦਨਾਕ ਕ੍ਰੈਸਿੰਗ ਘਟਨਾਵਾਂ ਨੂੰ ਰੋਕਣਾ ਹੈ। ਇਹ ਡੀਕੈਲਸ ਪਗਡੰਡੀ ਮਾਰਕਿੰਗ ਦੀ ਸਮਰੱਥਾ ਨੂੰ ਵਧਾਉਣ ਲਈ ਥਰਮੋਪਲਾਸਟਿਕ ਸਮੱਗਰੀ ਦੇ ਬਣੇ ਹਨ।

ਬ੍ਰੈਂਪਟਨ ਦੀ ਰੋਡ ਓਪਰੇਸ਼ਨਸ (Road Operations) ਟੀਮ, ਸਿਟੀ ਵਿੱਚ ਰੇਲ ਕ੍ਰੈਸਿੰਗਸ ਵਿਖੇ ਅੱਠ ਡੀਕੈਲਸ ਇੰਸਟਾਲ ਕਰੇਗੀ, ਜਿਹਨਾਂ ਵਿੱਚ ਸ਼ਾਮਲ ਹਨ:

- ਮਿਲ ਸਟ੍ਰੀਟ (Mill Street) ਅਤੇ ਰੇਲਰੋਡ ਸਟ੍ਰੀਟ (Railroad Street) ਵਿਖੇ ਚਾਰ ਡੀਕੈਲਸ; ਅਤੇ
- ਜੇਮਸ ਸਟ੍ਰੀਟ (James Street) ਅਤੇ ਜੋਨਸ ਸਟ੍ਰੀਟ (Johns Street) ਵਿਖੇ ਚਾਰ ਡੀਕੈਲਸ।

ਓਪਰੇਸ਼ਨ ਲਾਈਫਸੇਵਰ ਬਾਰੇ ਹੋਰ ਜਾਣਕਾਰੀ ਲਈ, [operationlifesaver.ca](http://operationlifesaver.ca) ਤੇ ਜਾਓ।

### ਹਵਾਲੇ

“ਬ੍ਰੈਂਪਟਨ ਇੱਕ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ। ਮੈਨੂੰ ਰੇਲਵੇ ਕ੍ਰੈਸਿੰਗਸ ਦੇ ਆਸਪਾਸ ਸਾਵਧਾਨ ਰਹਿਣ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰਨ ਲਈ ਓਪਰੇਸ਼ਨ ਲਾਈਫਸੇਵਰ ਦੇ ਨਾਲ ਭਾਈਵਾਲੀ ਕਰਨ ਤੇ ਮਾਣ ਹੈ। ਇੱਕ ਦਰਦਨਾਕ ਘਟਨਾ ਵੀ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਅਤੇ ਮੈਨੂੰ ਆਸ ਹੈ ਕਿ ਇਹ ਪਹਿਲਕਦਮੀ ਅਤੇ ਇਹ ਡੀਕੈਲਸ, ਸਮੁੱਚੀ ਕਮਿਊਨਿਟੀ ਲਈ ਜਾਗਰੂਕਤਾ ਵਧਾਉਣਗੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਉਪਰੋਸ਼ਨ ਲਾਈਫਸੇਵਰ ਦੇ ਨਾਲ ਇਸ ਭਾਈਵਾਲੀ ਦਾ ਉਦੇਸ਼, ਜਨਤਾ ਨੂੰ ਰੇਲਵੇ ਕ੍ਰੈਸਿੰਗਸ ਦੇ ਆਸਪਾਸ ਦੇ ਖਤਰਿਆਂ ਬਾਰੇ ਵੱਧ ਜਾਗਰੂਕ ਕਰਨਾ ਅਤੇ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਕਰਨਾ ਹੈ। ਸਾਰੇ ਬ੍ਰੈਂਪਟਨ ਨਿਵਾਸੀਆਂ ਦੀ ਸੁਰੱਖਿਆ ਸਭ ਤੋਂ ਵੱਧ ਮਹੱਤਵਪੂਰਣ ਹੈ ਅਤੇ ਇਹ ਜ਼ਰੂਰੀ ਹੈ ਕਿ ਹਰ ਕੋਈ ਆਪਣੀ ਖੁਦ ਦੀ ਸਿਹਤ ਵਾਸਤੇ ਆਪਣੇ ਆਸਪਾਸ ਦੀਆਂ ਸਥਿਤੀਆਂ ਬਾਰੇ ਜਾਗਰੂਕ ਹੋਵੇ।”

- ਪਾਲੋ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਚੇਅਰ, ਪਬਲਿਕ ਵਰਕਸ ਐਂਡ ਇੰਜੀਨੀਅਰਿੰਗ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਸਾਡੇ ਨਿਵਾਸੀਆਂ ਅਤੇ ਸਮੁੱਚੀ ਕਮਿਊਨਿਟੀ ਦੀ ਸਿਹਤ ਦੇ ਪ੍ਰਤੀ ਵਚਨਬੱਧ ਹੈ। ਉਪਰੋਸ਼ਨ ਲਾਈਫਸੇਵਰ ਦੇ ਨਾਲ ਇਹ ਭਾਈਵਾਲੀ, ਬ੍ਰੈਂਪਟਨ ਵਿੱਚ ਸਾਰੀਆਂ ਰੇਲਵੇ ਕ੍ਰੈਸਿੰਗਸ ਦੇ ਆਸਪਾਸ ਪੈਦਲ ਚੱਲਣ ਵਾਲਿਆਂ, ਸਾਈਕਲ ਅਤੇ ਮੋਟਰ ਵਾਹਨ ਚਲਾਉਣ ਵਾਲਿਆਂ ਦੀ ਸੁਰੱਖਿਆ ਵਿੱਚ ਮਦਦ ਕਰਨ ਲਈ ਬੇਹੱਦ ਮਹੱਤਵਪੂਰਣ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਰੇਲਵੇ ਕ੍ਰੈਸਿੰਗਸ ਵਿਖੇ ਦਰਦਨਾਕ ਘਟਨਾਵਾਂ ਇਸ ਦੇਸ਼ ਵਿੱਚ ਆਮ ਹਨ ਅਤੇ ਹਰੇਕ ਘਟਨਾ, ਪੀੜਤ ਦੇ ਪਰਿਵਾਰ ਅਤੇ ਦੇਸ਼ਾਂ ਦੇ ਨਾਲ-ਨਾਲ, ਰੇਲਵੇ ਕਰਮਚਾਰੀਆਂ, ਫਸਟ ਰਿਸਪਾਂਡਰਸ ਅਤੇ ਵਿਆਪਕ ਕਮਿਊਨਿਟੀਜ਼ ਨੂੰ ਪ੍ਰਭਾਵਿਤ ਕਰਦੀ ਹੈ। ਇਸ ਪ੍ਰੋਗਰਾਮ ਦਾ ਉਦੇਸ਼, ਜਨਤਾ ਨੂੰ ਰੇਲ ਕ੍ਰੈਸਿੰਗਸ ਦੇ ਆਸਪਾਸ ਦੇ ਖਤਰਿਆਂ ਬਾਰੇ ਵੱਧ ਜਾਗਰੂਕ ਕਰਨਾ ਹੈ ਅਤੇ ਉਮੀਦ ਹੈ ਕਿ ਇਹ ਜ਼ਿੰਦਗੀਆਂ ਬਚਾਵੇਗਾ। ਅਸੀਂ ਚਾਹੁੰਦੇ ਹਾਂ ਕਿ ਲੋਕ ਹੌਲੀ ਚੱਲਣ, ਦੋਵਾਂ ਦਿਸ਼ਾਵਾਂ ਵਿੱਚ ਦੇਖਣ, ਆਉਂਦੀਆਂ ਟ੍ਰੇਨਾਂ ਦੀ ਅਵਾਜ਼ ਸੁਣਨ ਅਤੇ ਰੇਲਵੇ ਦੇ ਸਾਰੇ ਚਿਤਾਵਨੀ ਚਿੰਨ੍ਹਾਂ ਅਤੇ ਸਿਗਨਲਾਂ ਦੀ ਪਾਲਣਾ ਕਰਨ।”

- ਸਾਰਾ ਮੇਜ (Sarah Mayes), ਨੈਸ਼ਨਲ ਡਾਇਰੈਕਟਰ ਆਫ ਉਪਰੋਸ਼ਨ ਲਾਈਫਸੇਵਰ ਕੈਨੇਡਾ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਿਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Prabhjot.Kainth@brampton.ca](mailto:Prabhjot.Kainth@brampton.ca)

